

ਤੁਰੰਤ ਰਿਲੀਜ਼ ਲਈ

2020 ਦੇ ਬ੍ਰੈਂਪਟਨ ਸਿਟੀਜ਼ਨ ਅਵਾਰਡਸ ਲਈ ਖਾਸ ਨਿਵਾਸੀ ਨੂੰ ਨਾਮਾਕਿਤ ਕਰੋ!

ਬ੍ਰੈਂਪਟਨ, ਓਨਟਾਰੀਓ (6 ਜਨਵਰੀ, 2021) – ਸਿਟੀ ਆਫ ਬ੍ਰੈਂਪਟਨ, 2020 ਦੇ ਬ੍ਰੈਂਪਟਨ ਸਿਟੀਜ਼ਨ ਅਵਾਰਡਸ (Brampton Citizens Awards) ਲਈ ਨਾਮਾਕਣ ਸਵੀਕਾਰ ਕਰ ਰਹੀ ਹੈ। 16 ਫਰਵਰੀ, 2021 ਤੋਂ ਪਹਿਲਾਂ, ਖਾਸ ਐਥਲੀਟਸ, ਵਾਲੰਟੀਅਰਸ ਜਾਂ ਲੋਕਲ ਹੀਰੋਜ਼ ਨੂੰ ਨਾਮਾਕਿਤ ਕਰੋ।

ਬ੍ਰੈਂਪਟਨ ਸਿਟੀਜ਼ਨ ਅਵਾਰਡਸ, ਉਹਨਾਂ ਨਿਵਾਸੀਆਂ ਨੂੰ ਸਨਮਾਨਿਤ ਕਰਦੇ ਹਨ, ਜਿਹਨਾਂ ਨੇ 2020 ਦੇ ਕੈਲੰਡਰ ਸਾਲ ਦੇ ਦੌਰਾਨ ਅਰਥਪੂਰਨ ਯੋਗਦਾਨ ਪਾਇਆ ਹੈ ਜਾਂ ਹੋਰ ਦਿੱਤੀਆਂ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਵਿੱਚ ਖਾਸ ਉਪਲਬਧੀ ਹਾਸਲ ਕੀਤੀ ਹੈ:

- **ਸਪੋਰਟਸ ਅਚੀਵਮੈਂਟ ਅਵਾਰਡ (Sports Achievement Award)** ਬ੍ਰੈਂਪਟਨ ਦੇ ਉਹਨਾਂ ਨਿਵਾਸੀਆਂ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਦੀਆਂ ਉਪਲਬਧੀਆਂ ਨੂੰ ਸੂਬਾਈ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਹੈ।
- **ਕੇਨ ਗਾਈਲਸ ਐਮਚਰ ਐਥਲੀਟ ਆਫ ਦ ਯੀਅਰ ਅਵਾਰਡ (Ken Giles Amateur Athlete of the Year Award)** ਉਸ ਖਾਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸਨੇ ਆਪਣੀ ਸਬੰਧਤ ਸਪੋਰਟ ਵਿੱਚ ਗੈਰ-ਪੇਸ਼ਾਵਰ ਪੱਧਰ ਤੇ ਮਹੱਤਵਪੂਰਣ ਅਸਰ ਪਾਇਆ ਹੈ ਅਤੇ/ਜਾਂ ਅਸਧਾਰਨ ਉਪਲਬਧੀ ਹਾਸਲ ਕੀਤੀ ਹੈ।
- **ਆਰਟਸ ਅਕਲੇਮ ਅਵਾਰਡ (Arts Acclaim Award)** ਉਹਨਾਂ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਦੇ ਯੋਗਦਾਨਾਂ ਨੇ, ਲੋਕਲ, ਸੂਬਾਈ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਹਾਸਲ ਕਰਨ ਦੇ ਸੰਦਰਭ ਵਿੱਚ ਮਹੱਤਵਪੂਰਣ ਅਸਰ ਪਾਇਆ ਹੈ।
- **ਲੋਂਗ ਟਰਮ ਸਰਵਿਸ ਅਵਾਰਡ (Long Term Service Award)** ਉਹਨਾਂ ਸਮਰਪਿਤ ਵਾਲੰਟੀਅਰਸ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਦੇ ਯਤਨਾਂ ਨੇ, ਰੇਕੀਏਸ਼ਨਲ ਸਪੋਰਟਸ, ਕਲਾ ਅਤੇ ਭਾਈਚਾਰਕ ਸੋਸ਼ਲ ਸਰਵਿਸਿਜ਼ ਦੇ ਵਿਕਾਸ ਅਤੇ ਉੱਨਤੀ ਤੇ ਮਹੱਤਵਪੂਰਣ ਅਸਰ ਪਾਇਆ ਹੈ।
- **ਇੰਸਪਿਰੇਸ਼ਨਲ ਅਵਾਰਡ (Inspirational Award)** ਬ੍ਰੈਂਪਟਨ ਦੇ ਉਹਨਾਂ ਨਿਵਾਸੀਆਂ ਨੂੰ ਸਨਮਾਨਿਤ ਕਰਦਾ ਹੈ, ਜੋ ਮਨੁੱਖ ਦੇ ਹਿੱਤਾਂ ਲਈ ਕੀਤੇ ਜਾਣ ਵਾਲੇ (ਮਾਨਵ ਹਿੱਤਸ਼ੀ) ਕਾਰਜਾਂ ਦੀ ਹਿਮਾਇਤ ਕਰਦੇ ਹਨ ਜਾਂ ਖੁਦ ਅਜਿਹੇ ਕੰਮ ਕਰਦੇ ਹਨ, ਜਾਂ ਜਿਹਨਾਂ ਨੇ ਦੂਜਿਆਂ ਤੇ ਪ੍ਰੇਰਨਾ ਦੇਣ ਵਾਲਾ ਅਸਰ ਪਾਇਆ ਹੈ।
- **ਐਮਰਜੈਂਸੀ ਸਰਵਿਸਿਜ਼ ਅਵਾਰਡ ਆਫ ਵੈਲਰ (Emergency Services Award of Valour)** ਅਜਿਹੇ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਨੇ ਕਿਸੇ ਦੂਜੇ ਵਿਅਕਤੀ ਦਾ ਜੀਵਨ ਬਚਾਉਣ ਲਈ ਬਹਾਦਰੀ ਵਾਲਾ ਕੰਮ ਕਰਦੇ ਹੋਏ, ਵਾਲੰਟੀਅਰ ਦੇ ਤੌਰ ਤੇ ਆਪਣੇ ਜੀਵਨ ਨੂੰ ਜੋਖਮ ਵਿੱਚ ਪਾਇਆ।
- **ਸਿਟੀਜ਼ਨਸ ਆਫ ਦ ਯੀਅਰ ਅਵਾਰਡਸ (Citizens of the Year Awards)** ਬ੍ਰੈਂਪਟਨ ਦੇ ਹਰ ਉਮਰ ਦੇ ਉਹਨਾਂ ਵਾਲੰਟੀਅਰਸ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਨੇ 2020 ਵਿੱਚ, ਜੋਸ਼ੀਲੀ, ਸਮਰਪਿਤ ਭਾਈਚਾਰਕ ਸ਼ਮੂਲੀਅਤ ਦਰਸਾਈ ਹੈ।

ਇੱਕ ਸਲੈਕਸ਼ਨ ਕਮੇਟੀ (Selection Committee) ਨੂੰ ਸਾਰੇ ਨਾਮਾਕਣਾਂ ਦੀ ਸਮੀਖਿਆ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਇਸ ਕਮੇਟੀ ਵਿੱਚ, ਅਵਾਰਡ ਸ਼੍ਰੇਣੀਆਂ ਵਿੱਚ ਵਿਸ਼ੇ ਸਬੰਧੀ ਮੁਹਾਰਤ ਵਾਲੇ ਭਾਈਚਾਰਕ ਮੈਂਬਰਾਂ ਦੇ ਨਾਲ-ਨਾਲ, ਸ਼ਹਿਰ ਦੇ ਚੁਣੇ ਹੋਏ ਅਫਸਰ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Brampton Fire and Emergency Services), ਬ੍ਰੈਂਪਟਨ ਸਪੋਰਟਸ ਅਲਾਈਂਸ (Brampton Sports Alliance), ਬ੍ਰੈਂਪਟਨ ਸੀਨੀਅਰਸ ਕਾਉਂਸਿਲ (Brampton Seniors Council) ਅਤੇ ਪੀਲ ਰੀਜਨਲ ਪੁਲਿਸ (Peel Regional Police) ਸ਼ਾਮਲ ਹਨ।

2019 ਦੇ ਬ੍ਰੈਂਪਟਨ ਸਿਟੀਜ਼ਨ ਅਵਾਰਡਸ

ਕੋਵਿਡ-19 (COVID-19) ਦੇ ਕਾਰਨ, ਸਿਟੀ ਆਫ ਬ੍ਰੈਂਪਟਨ, 2019 ਦੇ ਬ੍ਰੈਂਪਟਨ ਸਿਟੀਜ਼ਨ ਅਵਾਰਡਸ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ, ਵਿਅਕਤੀਗਤ ਕਾਰਜਕਰਮ ਦਾ ਆਯੋਜਨ ਨਹੀਂ ਕਰ ਸਕੀ। ਜਿਹਨਾਂ ਨੂੰ 2019 ਵਿੱਚ ਅਵਾਰਡ ਮਿਲੇ ਹਨ, ਉਹਨਾਂ ਨੂੰ ਇਸ ਸਾਲ, 2020 ਦੇ ਅਵਾਰਡ ਪ੍ਰਾਪਤ ਕਰਨ ਵਾਲਿਆਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।

ਹਵਾਲੇ

“ਬ੍ਰੈਂਪਟਨ ਸਿਟੀਜ਼ਨ ਅਵਾਰਡਸ, ਖਾਸ ਬ੍ਰੈਂਪਟਨ ਵਾਸੀਆਂ ਨੂੰ ਸਨਮਾਨਿਤ ਕਰਨ ਦਾ ਇੱਕ ਮਹੱਤਵਪੂਰਣ ਮੌਕਾ ਹੈ। ਇਹਨਾਂ ਅਵਾਰਡਾਂ ਵਿੱਚ ਮਾਣ ਛੁਪਿਆ ਹੋਇਆ ਹੈ। ਇਹ ਹਰ ਕਿਸੇ ਨੂੰ ਸਾਡੇ ਭਾਈਚਾਰੇ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੇ ਹਨ। ਇਹ ਸਾਡੇ ਨਾਗਰਿਕਾਂ ਦੇ ਅਰਥਪੂਰਣ ਯੋਗਦਾਨਾਂ ਲਈ ਉਹਨਾਂ ਨੂੰ ਸਨਮਾਨਿਤ ਕਰਦੇ ਹਨ। ਅੱਜ ਹੀ ਕਿਸੇ ਨਿਵਾਸੀ ਨੂੰ ਨਾਮਾਂਕਿਤ ਕਰੋ!”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਸਿਟੀਜ਼ਨ ਅਵਾਰਡਸ, 1974 ਤੋਂ ਸਾਡੇ ਭਾਈਚਾਰੇ ਵਿੱਚ ਇੱਕ ਪਰੰਪਰਾ ਹੈ। ਅਸੀਂ ਸਾਡੇ ਭਾਈਚਾਰੇ ਵਿੱਚ ਸਨਮਾਨਿਤ ਕਰਨ ਲਈ, ਬ੍ਰੈਂਪਟਨ ਦੇ ਉਹਨਾਂ ਐਥਲੀਟਾਂ, ਵਾਲੰਟੀਅਰਸ ਅਤੇ ਹੀਰੋਜ਼ ਨੂੰ ਲੱਭ ਰਹੇ ਹਾਂ, ਜਿਹਨਾਂ ਨੇ 2020 ਵਿੱਚ ਹਰ ਸਮੇਂ ਸਾਡੇ ਸ਼ਹਿਰ ਵਿੱਚ ਮਹੱਤਵਪੂਰਣ ਅਸਰ ਪਾਇਆ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਸਿਟੀਜ਼ਨਸ ਅਵਾਰਡਸ ਕਮੇਟੀ, ਸਿਟੀ ਆਫ ਬ੍ਰੈਂਪਟਨ

“2020 ਦੇ ਬ੍ਰੈਂਪਟਨ ਸਿਟੀਜ਼ਨ ਅਵਾਰਡਸ ਲਈ ਨਾਮਾਂਕਣ ਹੁਣ ਸ਼ੁਰੂ ਹੋ ਗਏ ਹਨ! ਹਰ ਸਾਲ, ਅਸੀਂ ਇਹਨਾਂ ਅਵਾਰਡਾਂ ਲਈ ਪ੍ਰਸਤੁਤੀਆਂ ਦਾ ਅਸਧਾਰਨ ਸਕੇਪ ਦੇਖਦੇ ਹਾਂ। ਬ੍ਰੈਂਪਟਨ ਵਾਸੀ, ਰੋਜ਼ਾਨਾ ਸਾਡੇ ਸ਼ਾਨਦਾਰ ਸ਼ਹਿਰ ਵਿੱਚ ਅਸਲ ਵਿੱਚ ਤਬਦੀਲੀ ਲਿਆਉਂਦੇ ਹਨ। ਸਲੈਕਸਨ ਕਮੇਟੀ ਨੂੰ ਬੇਸਬਰੀ ਨਾਲ, ਇਸ ਸਾਲ ਦੇ ਨਾਮਾਂਕਿਤ ਵਿਅਕਤੀਆਂ ਨੂੰ ਦੇਖਣ ਅਤੇ ਅਵਾਰਡ ਹਾਸਲ ਕਰਨ ਵਾਲਿਆਂ ਨੂੰ ਚੁਣਨ ਦੀ ਉਡੀਕ ਹੈ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ, ਤਬਦੀਲੀ ਲਿਆਉਣ ਵਾਲਿਆਂ ਨਾਲ ਭਰਪੂਰ ਹੈ। ਬ੍ਰੈਂਪਟਨ ਸਿਟੀਜ਼ਨ ਅਵਾਰਡਸ, ਸਾਡੇ ਭਾਈਚਾਰੇ ਵਿੱਚ ਉਹਨਾਂ ਦੇ ਖਾਸ ਯੋਗਦਾਨਾਂ ਨੂੰ ਸਨਮਾਨਿਤ ਕਰਦੇ ਹਨ। ਐਥਲੀਟਾਂ, ਵਾਲੰਟੀਅਰਸ ਤੋਂ ਲੈ ਕੇ ਲੋਕਲ ਹੀਰੋਜ਼ ਤੱਕ, ਆਪਣੇ ਮਨਪਸੰਦ ਕਿਸੇ ਵੀ ਅਜਿਹੇ ਵਿਅਕਤੀ ਨੂੰ ਨਾਮਾਂਕਿਤ ਕਰੋ, ਜਿਸਨੇ 2020 ਵਿੱਚ ਸ਼ਾਨਦਾਰ ਅਸਰ ਪਾਇਆ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca